

**Being involved and confident  
in learning and play**  
**Family resources**

# ਸ਼ਾਮਲ ਹੋਣ ਅਤੇ ਸਿੱਖਣ ਅਤੇ ਪੇਡਣ ਵਿੱਚ ਵਿਸ਼ਵਾਸ ਰੱਖਣਾ

## ਪਰਿਵਾਰਕ ਸਰੋਤ



ਸਿਖਿਆ ਦੇ ਮੁਢਲੇ ਸਾਲਾਂ ਦਾ ਸਿਖਿਆ ਢਾਂਚਾ (Early Years Learning Framework) ਇੱਕ ਰਾਸ਼ਟਰੀ ਢਾਂਚਾ ਹੈ ਜੋ ਮੁਢਲੇ ਸਕੂਲਾਂ (ਪ੍ਰੀਸਕੂਲਜ਼) ਅਤੇ ਬਚਪਨ ਦੀਆਂ ਸਾਰੀਆਂ ਸੇਵਾਵਾਂ ਵਿੱਚ ਵਰਤਿਆ ਜਾਂਦਾ ਹੈ। ਇਹ ਸਿਖਲਾਈ ਦੇ ਪੰਜ ਨਤੀਜਿਆਂ ਨਾਲ ਮਾਰਗ ਦਰਸ਼ਨ ਕਰਾਉਂਦਾ ਹੈ ਜੋ ਬੱਚਿਆਂ ਨੂੰ ਮਜ਼ਬੂਤ ਅਤੇ ਸਮਰੱਥ ਸਿੱਖਣ ਵਾਲੇ ਬਣਨ ਵਿੱਚ ਸਹਾਇਤਾ ਕਰਦੇ ਹਨ।

ਸਿੱਖਣ ਦਾ ਚੌਥਾ (4) ਨਤੀਜਾ ਬੱਚਿਆ ਦੇ ਭਰੋਸੇਮੰਦ ਹੋਣਾ ਅਤੇ ਸਿੱਖਣ ਵਾਲੇ ਹੋਣ ਵਿੱਚ ਸਮੂਲੀਅਤ ਕਰਨ ਬਾਰੇ ਹੈ। ਬੱਚੇ ਖੋਜਕਰਤਾ, ਸੰਪਰਕ ਕਰਨ ਵਾਲੇ, ਨਾਜ਼ੂਕ ਚਿੰਤਕ ਹੁੰਦੇ ਹਨ ਅਤੇ ਜੋ ਕੁੱਝ ਉਨ੍ਹਾਂ ਨੇ ਸਿੱਖਿਆ ਹੈ ਉਸ ਨੂੰ ਨਵੀਆਂ ਸਾਥਿਤੀਆਂ ਵਿੱਚ ਤਬਦੀਲ ਕਰ ਸਕਦੇ ਹਨ। ਬੱਚੇ ਆਪਣੇ ਆਪ ਨੂੰ ਖੋਜੀ, ਸਮੱਸਿਆ ਹੱਲ ਕਰਨ ਵਾਲੇ ਦੇ ਰੂਪ ਵਿੱਚ ਵੇਖਦੇ ਹਨ ਅਤ ਉਨ੍ਹਾਂ ਦੀ ਅਗਵਾਈ ਲੈ ਸਕਦੇ ਹਨ।

ਸਿਖਿਆ ਦੇ ਮੁਢਲੇ ਸਾਲਾਂ ਦਾ ਸਿਖਿਆ ਢਾਂਚਾ (Early Years Learning Framework) ਬਾਰੇ ਵਧੇਰੇ ਜਾਣਕਾਰੀ ਲਈ ਇਥੇ ਜਾਓ:

<https://www.dese.gov.au/collections/translations-belonging-being-and-becoming-early-years-learning-framework-australia>

### ਟੈਲੀਫੋਨ ਦੁਭਾਸ਼ਿਆਈ ਸੇਵਾ

ਜੇ ਤੁਹਾਨੂੰ ਵਧੇਰੇ ਜਾਣਕਾਰੀ ਦੀ ਲੋੜ ਹੈ ਤਾਂ ਕਿਰਪਾ ਕਰਕੇ ਤੁਹਾਡੇ ਬੱਚੇ ਦੇ ਪ੍ਰੀ ਸਕੂਲ ਜਾਂ ਮੁਢਲੀ ਬਚਪਨ ਸੇਵਾਨਾਲ ਸੰਪਰਕ ਕਰੋ। ਜੇ ਤੁਹਾਨੂੰ ਆਪਣੀ ਪੁੱਛਗਿੱਛ ਵਿੱਚ ਸਹਾਇਤਾ ਕਰਨ ਲਈ ਕਿਸੇ ਦੁਭਾਸ਼ੀਏ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ 131 450 'ਤੇ ਟੈਲੀਫੋਨ ਇੰਟਰਪ੍ਰੈਟਰ ਸੇਵਾ ਨੂੰ ਫੋਨ ਕਰੋ ਅਤੇ ਤੁਹਾਡੀ ਆਪਣੀ ਭਾਸ਼ਾ ਵਿੱਚ ਦੁਭਾਸ਼ੀਏ ਦੀ ਮੰਗ ਕਰੋ। ਅਪਰੋਟਰ ਤੁਹਾਡੇ ਵਲੋਂ ਦਿੱਤੇ ਗਏ ਨੰਬਰ ਤੇ ਫੋਨ ਕਰਕੇ ਤੁਹਾਡੀ ਪੁੱਛਗਿੱਛ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਦੁਭਾਸ਼ੀਏ ਨੂੰ ਲਈਨ 'ਤੇ ਲਿਆਏਗਾ। ਤੁਹਾਨੂੰ ਇਸ ਸੇਵਾ ਲਈ ਕੋਈ ਭੁਗਤਾਨ ਨਹੀਂ ਕਰਨੀ ਪਵੇਗੀ।

## ਸਕੂਲ ਵਿੱਚ ਸਿਖਿਆ ਲੈਣੀ

### ਮੁਢਲੀ ਸਿਖਿਆ

ਸਮਰੱਥ ਅਤੇ ਸ਼ਾਮਲ  
ਸਿਖਿਆਰਥੀ ਦਾ  
ਮਤਲਬ ਹੈ:

ਬੱਚੇ ਆਪਣੇ ਵਾਤਾਵਰਣ ਦੀ  
ਪੜ੍ਹੋਲ ਕਰਨ ਲਈ ਆਪਣੀਆਂ  
ਗਿਆਨ ਇੰਦੰਰੀਆਂ ਦੀ ਵਰਤੋਂ  
ਕਰਦੇ ਹਨ

ਬੱਚੇ ਉਤਸੁਕ ਹੋਣ, ਪੜਤਾਲ  
ਕਰਨ, ਨਿਰਮਾਣ ਕਰਨ  
ਅਤੇ ਵੱਖ ਕਰਨ ਲਈ ਸੰਦਾਂ  
ਅਤੇ ਸਰੋਤਾਂ ਦੀ ਵਰਤੋਂ ਕਰ  
ਸਕਦੇ ਹਨ

ਬੱਚੇ ਸਮੱਸਿਆਵਾਂ ਨੂੰ ਹੱਲ ਕਰਨ  
ਅਤੇ ਨਵੀਆਂ ਸਥਿਤੀਆਂ ਪ੍ਰਤੀ  
ਪ੍ਰਤੀਕ੍ਰਿਆ ਦੇਣ ਲਈ ਕਈ ਤਰ੍ਹਾਂ  
ਦੀਆਂ ਰਣਨੀਤੀਆਂ ਦੀ ਵਰਤੋਂ  
ਕਰ ਸਕਦੇ ਹਨ

ਵਿਦਿਆਰਥੀ ਪ੍ਰਸ਼ਨ ਕਰ ਸਕਦੇ  
ਹਨ, ਭਵਿੱਖਬਾਣੀ ਕਰ ਸਕਦੇ  
ਹਨ, ਯੋਜਨਾ ਬਣਾ ਸਕਦੇ ਹਨ,  
ਵਿਸ਼ਲੇਸ਼ਣ ਅਤੇ ਸੰਚਾਰ ਕਰ ਸਕਦੇ  
ਹਨ (ਵਿਸ਼ੇ: ਵਿਗਿਆਨ ਅਤੇ  
ਤਕਨੌਲਜੀ, ਅਤੇ ਗਣਿਤ)

ਵਿਦਿਆਰਥੀ ਵਾਤਾਵਰਣ ਦੇ  
ਮਸਲਿਆਂ ਨੂੰ ਸਮਝ ਸਕਦੇ ਹਨ  
ਅਤੇ ਸੰਭਵ ਹੱਲਾਂ ਦਾ ਵਿਸ਼ਾ ਬਣਾ  
ਸਕਦੇ ਹਨ (ਵਿਸ਼ਾ: ਵਿਗਿਆਨ  
ਅਤੇ ਤਕਨੌਲਜੀ)

ਵਿਦਿਆਰਥੀ ਆਲੋਚਕ ਅਤੇ  
ਸਿਰਜਣਾਤਮਕ ਚਿੰਤਕ ਹੋ  
ਸਕਦੇ ਹਨ (ਸਾਰੇ ਵਿਸ਼ਾ ਖੇਤਰ)

ਸਮਝਦਾਰੀ ਦਰਸਾਉਣ ਲਈ  
ਵਿਦਿਆਰਥੀ ਆਮ ਵਰਤੀ ਜਾਣ  
ਵਾਲੀ ਭਾਸ਼ਾਂ, ਠੋਸ ਸਮੱਗਰੀ ਅਤੇ  
ਦਸਤਾਵੇਜ਼ ਵਰਤ ਸਕਦੇ ਹਨ  
(ਵਿਸ਼ਾ: ਗਣਿਤ)